

ਕੋਰੋਨਾਵਾਇਰਸ (COVID-19) ਸਟੈਟਿਸਟਿਕ ਫ੍ਰੈਮਵਰਕ ਅੱਪਡੇਟ- ਜੂਨ 2021

(ਇਹ ਜਾਣਕਾਰੀ ਪਬਲੀਕੇਸ਼ਨ ਲਈ ਸਹੀ ਹੈ। ਵਧੇਰੇ ਜਾਣਕਾਰੀ ਇਸ ਲਿੰਕ 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ: [Coronavirus in Scotland - gov.scot \(www.gov.scot\)](https://www.gov.scot))

ਫਰਵਰੀ 2021 ਵਿੱਚ ਪਿਛਲੇ ਸਟੈਟਿਸਟਿਕ ਫ੍ਰੈਮਵਰਕ ਅੱਪਡੇਟ ਦੇ ਪਬਲਿਸ਼ ਹੋਣ ਤੋਂ ਬਾਅਦ, ਦੋ ਹੋਰ ਜ਼ਰੂਰੀ ਨੋਬਤਾਂ ਉੱਭਰ ਕੇ ਸਾਹਮਣੇ ਆਈਆਂ ਹਨ ਜੋ COVID-19 ਦੀ ਮਹਾਮਾਰੀ ਦੇ ਰਾਹੀਂ ਸਾਡੇ ਭਵਿੱਖ ਦੇ ਰਾਹ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਵੈਕਸੀਨੇਸ਼ਨ ਨਾਲ ਸੰਬੰਧਿਤ ਹੈ ਅਤੇ ਦੂਜੀ ਚਿੰਤਾ ਦਾ ਕਾਰਨ ਬਣਨ ਵਾਲੇ COVID-19 ਦੇ ਨਵੇਂ ਰੂਪ - ਡੇਲਟਾ ਵੈਰੀਐਂਟ ਦੇ ਉੱਭਰਨ ਨਾਲ ਸੰਬੰਧਿਤ ਹੈ। ਵੈਕਸੀਨੇਸ਼ਨ ਦੀ ਖਪਤ ਬੇਮਿਸਾਲ ਰਹੀ ਹੈ, ਅਤੇ ਵੈਕਸੀਨੇਸ਼ਨ ਨਾਲ COVID-19 ਦੀ ਬਿਮਾਰੀ ਅਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਕਮੀ ਹੋਈ ਹੈ ਅਤੇ ਇਸ ਤੋਂ ਇਲਾਵਾ ਵਾਇਰਸ ਦੇ ਫੈਲਾਅ ਵਿੱਚ ਗਿਰਾਵਟ ਆਈ ਹੈ। ਪਰ, ਡੇਲਟਾ ਵੈਰੀਐਂਟ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਵਿੱਚ ਲਾਗ ਦੇ ਵਧਣ ਦਾ ਕਾਰਨ ਬਣਿਆ ਹੈ, ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਹੈ। ਇਸ ਲਈ, ਡੇਲਟਾ ਵੈਰੀਐਂਟ ਵਾਇਰਸ ਅਤੇ ਸਾਡੀਆਂ ਵੈਕਸੀਨਾਂ ਵਿਚਕਾਰਲੀ ਦੌੜ ਨੂੰ ਤੇਜ਼ ਕਰ ਰਿਹਾ ਹੈ।

ਅਗਲੇ ਕਦਮ

ਡੇਲਟਾ ਵੈਰੀਐਂਟ ਨਾਲ ਜੁੜੀਆਂ ਅਨਿਸ਼ਚਿਤਤਾਵਾਂ ਦੇ ਬਾਵਜੂਦ ਵੀ, ਕੇਸਾਂ, ਗੰਭੀਰ ਬਿਮਾਰੀਆਂ, ਹਸਤਪਤਾਲ ਦਾਖਲੇ ਅਤੇ ਮੌਤਾਂ ਦੇ ਵਿਚਕਾਰ ਦੀ ਕੜੀ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਅਤੇ ਲੋਕਾਂ ਦੁਆਰਾ COVID-19 ਕਾਰਨ ਹਸਪਤਾਲ ਵਿੱਚ ਬਿਤਾਏ ਜਾਣ ਵਾਲੇ ਸਮੇਂ ਵਿੱਚ ਵੀ ਕਮੀ ਆ ਰਹੀ ਹੈ। ਇਸਦਾ ਅਰਥ ਹੈ ਕਿ ਅਸੀਂ ਵਾਇਰਸ ਨੂੰ ਘੱਟ ਤੋਂ ਘੱਟ ਸੰਭਵ ਪੱਧਰ 'ਤੇ ਦਬਾਉਣ ਅਤੇ ਇਸ ਨੂੰ ਉੱਥੇ ਹੀ ਰੱਖਣ ਦੇ ਵਿਚਾਰ ਤੋਂ ਅੱਗੇ ਵਧ ਸਕਦੇ ਹਾਂ। ਇਸਦੀ ਬਜਾਏ, ਅਸੀਂ ਆਪਣੇ ਸੋਧੇ ਗਏ ਸਟੈਟਿਸਟਿਕ ਇਰਾਦੇ 'ਤੇ ਫੋਕਸ ਕਰ ਸਕਦੇ ਹਾਂ: ਤਾਂ ਕਿ ਰਿਕਵਰ ਹੁੰਦੇ ਸਮੇਂ ਅਤੇ ਇੱਕ ਬਿਹਤਰ ਭਵਿੱਖ ਦਾ ਨਿਰਮਾਣ ਕਰਦੇ ਸਮੇਂ ਅਸੀਂ ਇਸ ਵਾਇਰਸ ਤੋਂ ਹੋਣ ਵਾਲੇ ਨੁਕਸਾਨਾਂ ਦੇ ਨਾਲ ਇਸ ਨੂੰ ਇੱਕ ਅਨੁਕੂਲ ਪੱਧਰ 'ਤੇ ਦਬਾ ਸਕੀਏ।

ਇਹ ਮੰਨਦੇ ਹੋਏ ਕਿ ਵੈਕਸੀਨ ਨਵੇਂ ਵੈਰੀਐਂਟ ਖ਼ਿਲਾਫ਼ ਪ੍ਰਭਾਵੀ ਹੋਵੇਗਾ, ਹੁਣ ਅਸੀਂ ਉਨ੍ਹਾਂ ਨਿਯਮਾਂ ਅਤੇ ਵਿਧਾਨਾਂ ਨੂੰ ਹਟਾਉਣ ਲਈ ਅੱਗੇ ਦੀ ਯੋਜਨਾ ਬਣਾ ਸਕਦੇ ਹਾਂ ਜੋ ਵੈਕਸੀਨੇਸ਼ਨ ਦੇ ਸ਼ੁਰੂ ਹੋਣ ਦੌਰਾਨ ਸਾਡੀ COVID-19 ਪ੍ਰਤੀਕਿਰਿਆ ਦਾ ਹਿੱਸਾ ਬਣੇ ਹਨ।

ਸਾਨੂੰ ਆਪਣੀਆਂ ਬਾਕੀ ਦੀਆਂ ਪਾਬੰਦੀਆਂ ਨੂੰ ਸਿਰਫ਼ ਉਦੋਂ ਹੀ ਹਟਾਉਣਾ ਚਾਹੀਦਾ ਹੈ ਜਦੋਂ ਅਜਿਹਾ ਕਰਨ ਲਈ ਪਰਿਸਥਿਤੀਆਂ ਸਹੀ ਹੋਣ। ਅਤੇ ਸਾਨੂੰ ਉਸ ਸਥਿਤੀ ਤੋਂ ਬਾਅਦ ਵੀ ਸਾਵਧਾਨੀ ਵਰਤਦੇ ਰਹਿਣਾ ਚਾਹੀਦਾ ਹੈ। ਵਿਆਪਕ ਵੈਕਸੀਨੇਸ਼ਨ ਹੋਣ ਤੋਂ ਬਾਅਦ ਵੀ, COVID-19 ਦਾ ਭਵਿੱਖ ਵਿੱਚ ਇੱਕ ਖ਼ਤਰਾ ਬਣੇ ਰਹਿਣ ਦੀ ਸੰਭਾਵਨਾ ਹੈ। ਕਲੀਨਿਕ ਸਲਾਹ ਦੇ ਅਧਾਰ 'ਤੇ ਸ਼ਰਤਾਂ ਦੇ ਮੁਤਾਬਿਕ ਪੱਧਰ 0 ਤੋਂ ਅੱਗੇ ਵਧਣ ਅਤੇ ਘਰੇਲੂ ਕਨੂੰਨੀ ਪਾਬੰਦੀਆਂ ਨੂੰ ਹਟਾਉਣ ਦੇ ਫ਼ੈਸਲੇ ਬਾਰੇ ਸੂਚਿਤ ਕੀਤਾ ਜਾਵੇਗਾ। ਇਹ ਸਥਿਤੀਆਂ ਯਕੀਨੀ ਬਣਾਉਣਗੀਆਂ ਕਿ ਵਾਇਰਸ ਸਕਾਟਲੈਂਡ ਵਿੱਚ ਕਾਫ਼ੀ ਹੱਦ ਤੱਕ ਕੰਟਰੋਲ ਵਿੱਚ ਰਹੇ ਅਤੇ ਇਹ ਕਿ ਕਾਫ਼ੀ ਲੋਕ ਵੈਕਸੀਨ ਦੀਆਂ ਦੇ ਖ਼ੁਰਾਕਾਂ ਨਾਲ ਸੁਰੱਖਿਅਤ ਰਹਿਣ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਆਪਣੇ ਸੋਧੇ ਗਏ ਸਟੈਟਿਸਟਿਕ ਇਰਾਦੇ ਦੇ ਅਨੁਸਾਰ ਕੰਮ ਕਰਦੇ ਰਹੀਏ। ਵਰਤਮਾਨ ਵਿੱਚ, ਮਹਾਮਾਰੀ ਦੇ ਬਾਰੇ ਸਾਡੀ ਮੌਜੂਦਾ ਸਥਿਤੀ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਪੱਧਰ 0 ਦੀਆਂ ਪਾਬੰਦੀਆਂ ਉਦੋਂ ਤੱਕ ਹਟਾਈਆਂ ਨਹੀਂ ਜਾਣੀਆਂ ਚਾਹੀਦੀਆਂ ਜਦੋਂ ਤੱਕ 40 ਸਾਲ ਤੋਂ ਵੱਧ ਉਮਰ ਦੇ ਸਾਰੇ ਨੌਜਵਾਨ ਵੈਕਸੀਨ ਦੀਆਂ ਦੇ ਖ਼ੁਰਾਕਾਂ ਦੇ ਨਾਲ ਸੁਰੱਖਿਅਤ ਨਹੀਂ ਹੋ ਜਾਂਦੇ। ਅਸੀਂ ਇਸ ਦੇ 9 ਅਗਸਤ ਤੱਕ ਪੂਰਾ ਹੋ ਜਾਣ ਦੀ ਉਮੀਦ ਕਰਦੇ ਹਾਂ – ਉਹ ਤਰੀਕ ਜਦੋਂ ਵੈਕਸੀਨ ਦੀ ਪ੍ਰਤਿਰੋਧਕ ਸੁਰੱਖਿਆ ਪ੍ਰਭਾਵੀ ਹੋਵੇਗੀ।

ਬਾਕੀ ਦੀਆਂ ਕਨੂੰਨੀ ਪਾਬੰਦੀਆਂ ਨੂੰ ਹਟਾਉਣ ਦੇ ਪੜਾਅ ਤੱਕ ਪਹੁੰਚਣਾ ਮਹਾਮਾਰੀ ਦੇ ਖ਼ਤਮ ਹੋ ਜਾਣ ਦਾ ਸੰਕੇਤ ਨਹੀਂ ਦਿੰਦਾ। COVID-19 ਇੱਕ ਬਿਮਾਰੀ ਹੈ ਜੋ ਸਾਨੂੰ ਆਉਣ ਵਾਲੇ ਭਵਿੱਖ ਲਈ ਕੰਟਰੋਲ ਕਰਨੀ ਪਵੇਗੀ। ਬਹੁਤ ਜ਼ਿਆਦਾ ਸਧਾਰਨ ਸਥਿਤੀ ਤੱਕ ਵਾਪਿਸ ਆਉਣ ਲਈ ਅਸੀਂ ਜੋ ਤਰੱਕੀ ਕੀਤੀ ਹੈ ਉਸ ਨੂੰ ਬਰਕਰਾਰ ਰੱਖਣ ਲਈ, ਵਿਅਕਤੀਆਂ, ਕਾਰੋਬਾਰਾਂ ਅਤੇ ਹੋਰ ਸੰਗਠਨਾਂ ਨੂੰ ਮੂਲ ਨਿਰਦੇਸ਼ਾਂ ਦੇ ਸੈੱਟ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਵਾਇਰਸ ਨੂੰ ਮੁੜ-ਉੱਭਰਨ ਤੋਂ ਰੋਕਿਆ ਜਾ ਸਕੇ ਅਤੇ ਉਨ੍ਹਾਂ ਲੋਕਾਂ ਨੂੰ ਬਚਾਇਆ ਜਾ ਸਕੇ ਜੋ ਵੈਕਸੀਨੇਸ਼ਨ ਦੁਆਰਾ ਸੁਰੱਖਿਅਤ ਨਹੀਂ ਹੋਏ ਹਨ।

ਹਾਲਾਂਕਿ ਕੁੱਝ ਸੀਮਿਤ ਕਨੂੰਨੀ ਪਾਬੰਦੀਆਂ ਹੁਣ ਵੀ ਜ਼ਰੂਰੀ ਹੋ ਸਕਦੀਆਂ ਹਨ, ਵਿਅਕਤੀਗਤ ਜ਼ਿੰਮੇਵਾਰੀ, ਵਧੀਆ ਅਭਿਆਸ ਅਤੇ ਸੂਚਿਤ ਫ਼ੈਸਲੇ 'ਤੇ ਵੱਧ ਜ਼ੋਰ ਦਿੱਤਾ ਜਾਵੇਗਾ। ਇਸਦਾ ਮਤਲਬ ਇਹ ਹੈ ਕਿ ਹਰ ਕੋਈ ਵਧੀਆ ਹਵਾਦਾਰ ਜਗ੍ਹਾ ਨੂੰ ਯਕੀਨੀ ਬਣਾਉਣ; ਹੱਥਾਂ ਦੀ ਚੰਗੀ ਸਫ਼ਾਈ ਨੂੰ ਬਰਕਰਾਰ ਰੱਖਣ; ਸੁਆਸ ਸਵੱਛਤਾ ਦਾ ਅਭਿਆਸ ਕਰਨ; ਜਦੋਂ ਸਹੀ ਹੋਵੇ ਫੇਸ ਕਵਰਿੰਗ ਪਹਿਨਣ; ਅਤੇ ਸਾਡੇ ਟੈਸਟ ਅਤੇ ਸੁਰੱਖਿਆ ਸਿਸਟਮ ਵਿੱਚ ਲਗਾਤਾਰ ਸ਼ਾਮਲ ਹੋਣ ਅਤੇ ਲੱਛਣ ਦਿਖਣ 'ਤੇ ਅਤੇ ਪੇਜ਼ਟਿਵ ਆਉਣ 'ਤੇ ਖੁਦ ਨੂੰ ਅਲੱਗ ਕਰਨ ਵਰਗੇ ਉਪਾਅ ਕਰਕੇ ਆਪਣੀ ਭੂਮਿਕਾ ਨਿਭਾਵੇਗਾ। ਅਸੀਂ ਪੱਧਰ 0 ਤੋਂ ਬਾਅਦ ਐਂਫ਼ਿਸ ਵਰਕਿੰਗ ਵਿੱਚ ਕਦਮ-ਦਰ-ਕਦਮ ਵਾਪਸੀ ਦਾ ਸਮਰਥਨ ਕਰਨ ਲਈ ਕਾਰੋਬਾਰ ਦੇ ਨਾਲ ਕੰਮ ਕਰਾਂਗੇ।

ਪਰ, ਅਸੀਂ ਨਾ ਸਿਰਫ਼ ਵਾਇਰਸ ਨੂੰ ਲਗਾਤਾਰ ਕੰਟਰੋਲ ਕਰਨ ਵਿੱਚ, ਬਲਕਿ ਪੂਰੀ ਦੁਨੀਆ ਦੀ ਭਲਾਈ ਦੇ ਹਿਤ ਵਿੱਚ ਸਹਾਇਤਾ ਕਰਨ ਲਈ – ਜਦੋਂ ਸਹੀ ਹੋਵੇ ਅਤੇ ਸੰਭਵ ਹੋਵੇ, ਘਰ ਤੋਂ ਕੰਮ ਕਰਨ ਦਾ ਲਗਾਤਾਰ ਸਮਰਥਨ ਕਰਨ ਨੂੰ ਉਤਸ਼ਾਹਿਤ ਕਰਨ ਦਾ ਇਰਾਦਾ ਰੱਖਦੇ ਹਾਂ। ਅਸੀਂ ਪੂਰੇ ਸਕਾਟਲੈਂਡ ਵਿੱਚ ਨਵੇਂ ਮਾਮਲਿਆਂ ਦੇ ਪੈਟਰਨ 'ਤੇ ਲਗਾਤਾਰ ਨਿਗਰਾਨੀ ਰੱਖਾਂਗੇ ਅਤੇ ਉਭਾਰਾਂ ਨੂੰ ਪ੍ਰਬੰਧਿਤ ਕਰਨ ਲਈ ਸਥਾਨਕ ਜਨਤਕ ਸਿਹਤ ਉਪਾਵਾਂ ਨੂੰ ਵਧਾਉਣ ਦਾ ਸਮਰਥਨ ਕਰਾਂਗੇ। ਪਹਿਲਾਂ ਦੀ ਤਰ੍ਹਾਂ, ਅਸੀਂ ਅੱਗੇ ਕਿਸੇ ਵੀ ਤਰ੍ਹਾਂ ਦੇ ਉਭਾਰ ਨੂੰ ਕੰਟਰੋਲ ਕਰਨ ਲਈ ਖ਼ਾਸ ਪਾਬੰਦੀਆਂ ਜਾਂ ਹੋਰ ਨਵੇਂ ਫੈਲਾਵ ਨੂੰ ਰੋਕਣ ਲਈ ਆਮ ਸੁਰੱਖਿਆਤਮਕ ਉਪਾਵਾਂ ਨੂੰ ਲਾਗੂ ਕਰਾਂਗੇ।

ਪੱਧਰ 0 ਤੋਂ ਬਾਅਦ ਵਿਦੇਸ਼ੀ ਸਫ਼ਰ 'ਤੇ ਟੀਚਾਬੱਧ ਪਾਬੰਦੀਆਂ ਲਗਾਉਣ ਦੀ ਸੰਭਾਵਨਾ ਹੈ। ਪਰ, ਅਸੀਂ ਸਿਰਫ਼ ਓਦੋਂ ਹੀ ਪਾਬੰਦੀਆਂ ਨੂੰ ਲਾਗੂ ਕਰਾਂਗੇ ਜਦੋਂ ਅਜਿਹਾ ਕਰਨਾ ਜ਼ਰੂਰੀ ਹੋਵੇ ਅਤੇ ਵਿਦੇਸ਼ਾਂ ਤੋਂ ਵਾਇਰਸ ਆਉਣ ਦੇ ਖ਼ਤਰੇ ਦੀ ਪ੍ਰਤਿਕਿਰਿਆ ਕਰਨ ਲਈ ਉਚਿਤ ਹੋਵੇ।

ਸਰੀਰਕ ਦੂਰੀ ਦੀ ਸਮੀਖਿਆ

ਸਰੀਰਕ ਦੂਰੀ ਦੇ ਸਮਾਧਾਨਾਂ ਦੀ ਪਾਲਨਾ ਕਰਨ ਲਈ ਕਾਰੋਬਾਰਾਂ, ਆਵਾਜਾਈ, ਸਿੱਖਿਆ ਅਤੇ ਹੋਰ ਸੰਗਠਨਾਂ ਨੂੰ ਬਹੁਤ ਨੁਕਸਾਨ ਝੱਲਣੇ ਪਏ ਹਨ। ਹਾਲੀਆ ਸਮੀਖਿਆ ਤੋਂ ਬਾਅਦ, ਅਸੀਂ ਅਰਥਚਾਰੇ ਅਤੇ ਸਮਾਜ ਨੂੰ ਖੱਟ ਪ੍ਰਤਿਬੰਧਿਤ ਮਾਹੌਲ ਵਿੱਚ ਚਲਾਉਣ ਲਈ, ਸਾਵਧਾਨੀ ਪੂਰਵਕ ਸਰੀਰਕ ਦੂਰੀਆਂ ਦੀਆਂ ਸ਼ਰਤਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ। ਹੇਠਾਂ ਦਿੱਤੀ ਸਾਰਨੀ ਪੱਧਰ 0 ਤੱਕ ਪਹੁੰਚਣ ਅਤੇ ਇਸ ਤੋਂ ਬਾਅਦ ਦੀਆਂ ਮੁੱਖ ਸੰਕੇਤਕ ਮਿਤੀਆਂ ਨੂੰ ਦਰਸਾਉਂਦੀ ਹੈ। ਅਸੀਂ ਇਨ੍ਹਾਂ ਮਿਤੀਆਂ ਨੂੰ ਅੱਗੇ ਜਾਂ ਪਿੱਛੇ ਕਰ ਸਕਦੇ ਹਾਂ ਜੇਕਰ ਡੇਟਾ ਦਰਸਾਉਂਦਾ ਹੈ ਕਿ ਅਜਿਹਾ ਕਰਨਾ ਸਾਡੇ ਸੰਸ਼ੋਧਿਤ ਸਟ੍ਰੈਟੇਜਿਕ ਇਰਾਦੇ ਲਈ ਜ਼ਰੂਰੀ, ਇਸ ਦੇ ਅਨੁਕੂਲ ਹੈ।

ਸਾਰਨੀ: ਪਾਬੰਦੀਆਂ ਵਿੱਚ ਰਾਹਤ ਦੇਣ ਲਈ ਸਮਾਂ-ਸਾਰਨੀ

| ਮਿਤੀ | ਪਾਬੰਦੀਆਂ ਦੇ ਪੱਧਰ | ਸਰੀਰਕ ਦੂਰੀ |
|---|---|--|
| 19 ਜੁਲਾਈ ਇਸ ਮਿਤੀ ਤੋਂ ਬਾਅਦ ਮਹਾਮਾਰੀ ਦੀ ਸਮੀਖਿਆ ਦੇ ਸੰਬੰਧ ਵਿੱਚ ਸ਼ਰਤਬੱਧ ਹੈ | ਸਾਰੇ ਖੇਤਰ ਪੱਧਰ 0 'ਤੇ ਹੇਠਾਂ ਚਲੇ ਜਾਂਦੇ ਹਨ | ਆਊਟਡੋਰ ਨੂੰ 0ਮੀਟਰ ਤੱਕ ਘਟਾਓ ਇਨਡੋਰ ਨੂੰ 1ਮੀਟਰ' ਤੱਕ ਘਟਾਓ |
| 9 ਅਗਸਤ ਇਸ ਮਿਤੀ ਤੋਂ ਬਾਅਦ ਮਹਾਮਾਰੀ ਦੀ ਸਮੀਖਿਆ ਅਤੇ 40 ਤੋਂ ਵੱਧ ਉਮਰ ਦੇ ਸੰਪੂਰਨ ਵੈਕਸੀਨੇਸ਼ਨ ਦੇ ਸੰਬੰਧ ਵਿੱਚ ਸ਼ਰਤਬੱਧ ਹੈ | ਸਾਰੇ ਖੇਤਰ ਪੱਧਰ 0 ਤੋਂ ਅੱਗੇ ਚਲੇ ਜਾਂਦੇ ਹਨ (ਪੱਧਰ ਦੀਆਂ ਪਾਬੰਦੀਆਂ ਹਟਾਈਆਂ ਗਈਆਂ) | ਸਰੀਰਕ ਦੂਰੀ ਦੇ ਸਾਰੇ ਨਿਯਮ ਹਟਾਏ ਗਏ |

¹ ਇਹ ਪਬਲਿਕ ਇਨਡੋਰ ਸੈਟਿੰਗਾਂ ਦੇ ਸੰਬੰਧ ਵਿੱਚ ਹੈ। 19 ਜੁਲਾਈ ਤੋਂ, ਡੇਟਾ ਇਸਦਾ ਸਮਰਥਨ ਕਰੇਗਾ, ਸਾਰੀਆਂ ਪਬਲਿਕ ਇਨਡੋਰ ਸੈਟਿੰਗਾਂ ਵਿੱਚ, ਇਕੱਠ ਵਿੱਚ ਇਜਾਜ਼ਤ ਦਿੱਤੀ ਸਿੱਖਿਆ ਅਤੇ ਘਰੇਲੂ ਸੀਮਾਵਾਂ ਦੀ ਪਾਲਨਾ ਕਰਨ ਵਾਲੇ ਲੋਕਾਂ ਨੂੰ ਇਸ ਤੋਂ ਬਾਅਦ ਆਪਣੇ ਇਕੱਠ/ਗਰੁੱਪ ਵਿੱਚ ਮੈਂਬਰਾਂ ਤੋਂ ਸਰੀਰਕ ਦੂਰੀ ਬਣਾਉਣ ਦੀ ਲੋੜ ਨਹੀਂ ਪਵੇਗੀ, ਪਰ ਦੂਜਿਆਂ ਤੋਂ 1 ਮੀਟਰ ਦੀ ਦੂਰੀ ਬਰਕਰਾਰ ਰੱਖਣੀ ਹੋਵੇਗੀ।

ਮੌਜੂਦਾ ਮਾਰਗਦਰਸ਼ਨ (ਇਜਾਜ਼ਤ ਦਿੱਤੀਆਂ ਸੀਮਾਵਾਂ ਦੇ ਅੰਦਰ) ਇਹ ਇਜਾਜ਼ਤ ਦਿੰਦਾ ਹੈ ਕਿ ਨਿੱਜੀ ਆਵਾਸ ਜਾਂ ਬਗੀਚੇ ਵਿੱਚ ਲੋਕਾਂ ਦੇ ਇਕੱਠ ਦੇ ਸੰਬੰਧ ਵਿੱਚ, ਹੁਣ ਸਰੀਰਕ ਦੂਰੀ ਨੂੰ ਬਣਾਏ ਰੱਖਣ ਦੀ ਲੋੜ ਨਹੀਂ ਹੈ।